

 Print Page

Sri Guru Granth Sahib

Displaying 414 of

ਕੰਚਨ ਕਾਇਆ ਜੋਤਿ ਅਨੂਪੁ ॥

Kanchan Kaaeiaa Joth Anoop ||

His body becomes golden, by the Lord's Incomparable Light.

ਆਸਾ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧

Raag Asa Guru Nanak Dev

ਤ੍ਰਿਭਵਣ ਦੇਵਾ ਸਗਲ ਸਰੂਪੁ ॥

Thribhavan Dhaevaa Sagal Saroop ||

He beholds the divine beauty in all the three worlds.

ਆਸਾ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧

Raag Asa Guru Nanak Dev

ਮੈ ਸੋ ਧਨੁ ਪਲੈ ਸਾਚੁ ਅਖੂਟੁ ॥੪॥

Mai So Dhhan Palai Saach Akhoott ||4||

That inexhaustible wealth of Truth is now in my lap. ||4||

ਆਸਾ (ਮਃ ੧) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧

Raag Asa Guru Nanak Dev

ਪੰਚ ਤੀਨਿ ਨਵ ਚਾਰਿ ਸਮਾਵੈ ॥

Panch Theen Nav Chaar Samaavai ||

In the five elements, the three worlds, the nine regions and the four directions, the Lord is pervading.

ਆਸਾ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੨

Raag Asa Guru Nanak Dev

ਧਰਣਿ ਗਗਨੁ ਕਲ ਧਾਰਿ ਰਹਾਵੈ ॥

Dhharan Gagan Kal Dhhaar Rehaavai ||

He supports the earth and the sky, exercising His almighty power.

ਆਸਾ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੨

Raag Asa Guru Nanak Dev

ਬਾਹਰਿ ਜਾਤਉ ਉਲਟਿ ਪਰਾਵੈ ॥੫॥

Baahar Jaatho Oulatt Paraavai ||5||

He turns the outgoing mind around. ||5||

ਆਸਾ (ਮਃ ੧) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੨

Raag Asa Guru Nanak Dev

ਮੂਰਖੁ ਹੋਇ ਨ ਆਖੀ ਸੂਝੈ ॥

Moorakh Hoe N Aakhee Soojhai ||

The fool does not realize what he sees with his eyes.

ਆਸਾ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩

Raag Asa Guru Nanak Dev

ਜਿਹਵਾ ਰਸੁ ਨਹੀ ਕਹਿਆ ਬੂਝੈ ॥

Jihavaa Ras Nehee Kehiaa Boojhai ||

He does not taste with his tongue, and does not understand what is said.

ਆਸਾ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩

Raag Asa Guru Nanak Dev

ਬਿਖੁ ਕਾ ਮਾਤਾ ਜਗ ਸਿਉ ਲੂਝੈ ॥੬॥

Bikh Kaa Maathaa Jag Sio Loojhai ||6||

Intoxicated with poison, he argues with the world. ||6||

ਆਸਾ (ਮਃ ੧) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩

Raag Asa Guru Nanak Dev

ਉਤਮ ਸੰਗਤਿ ਉਤਮੁ ਹੋਵੈ ॥

Ootham Sangath Ootham Hovai ||

In the uplifting society, one is uplifted.

ਆਸਾ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੩

Raag Asa Guru Nanak Dev

ਗੁਣ ਕਉ ਧਾਵੈ ਅਵਗਣ ਧੋਵੈ ॥

Gun Ko Dhhaavai Avagan Dhhovai ||

He chases after virtue and washes off his sins.

ਆਸਾ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੪

Raag Asa Guru Nanak Dev

ਬਿਨੁ ਗੁਰ ਸੇਵੇ ਸਹਜੁ ਨ ਹੋਵੈ ॥੭॥

Bin Gur Saevae Sehaj N Hovai ||7||

Without serving the Guru, celestial poise is not obtained. ||7||

ਆਸਾ (ਮਃ ੧) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੪੧੪ ਪੰ. ੪

Raag Asa Guru Nanak Dev

ਹੀਰਾ ਨਾਮੁ ਜਵੇਹਰ ਲਾਲੁ ॥

Heeraa Naam Javaehar Laal ||

The Naam, the Name of the Lord, is a diamond, a jewel, a ruby.

ਆਸਾ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੪

Raag Asa Guru Nanak Dev

ਮਨੁ ਮੋਤੀ ਹੈ ਤਿਸ ਕਾ ਮਾਲੁ ॥

Man Mothee Hai This Kaa Maal ||

The pearl of the mind is the inner wealth.

ਆਸਾ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੫

Raag Asa Guru Nanak Dev

ਨਾਨਕ ਪਰਖੈ ਨਦਰਿ ਨਿਹਾਲੁ ॥੮॥੫॥

Naanak Parakhai Nadhar Nihaal ||8||5||

O Nanak, the Lord tests us, and blesses us with His Glance of Grace. ||8||5||

ਆਸਾ (ਮਃ ੧) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੫

Raag Asa Guru Nanak Dev

ਆਸਾ ਮਹਲਾ ੧ ॥

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੪

ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥

Guramukh Giaan Dhhiaan Man Maan ||

The Gurmukh obtains spiritual wisdom, meditation and satisfaction of the mind.

ਆਸਾ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੫

Raag Asa Guru Nanak Dev

ਗੁਰਮੁਖਿ ਮਹਲੀ ਮਹਲੁ ਪਛਾਨੁ ॥

Guramukh Mehalee Mehal Pashhaan ||

The Gurmukh realizes the Mansion of the Lord's Presence.

ਆਸਾ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੬

Raag Asa Guru Nanak Dev

ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥੧॥

Guramukh Surath Sabadh Neesaan ||1||

The Gurmukh is attuned to the Word of the Shabad, as his Insignia. ||1||

ਆਸਾ (ਮਃ ੧) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੬

Raag Asa Guru Nanak Dev

ਐਸੇ ਪ੍ਰੇਮ ਭਗਤਿ ਵੀਚਾਰੀ ॥

Aisae Praem Bhagath Veechaaree ||

Such is the loving devotional worship of the Lord's contemplation.

ਆਸਾ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੬

Raag Asa Guru Nanak Dev

ਗੁਰਮੁਖਿ ਸਾਚਾ ਨਾਮੁ ਮੁਰਾਰੀ ॥੧॥ ਰਹਾਉ ॥

Guramukh Saachaa Naam Muraaree ||1|| Rehaao ||

The Gurmukh realizes the True Name, the Destroyer of ego. ||1||Pause||

ਆਸਾ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੭

Raag Asa Guru Nanak Dev

ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥

Ahinis Niramal Thhaan Suthhaan ||

Day and night, he remains immaculately pure, and abides in the sublime place.

ਆਸਾ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੭

Raag Asa Guru Nanak Dev

ਤੀਨ ਭਵਨ ਨਿਹਕੇਵਲ ਗਿਆਨੁ ॥

Theen Bhavan Nihakaeval Giaan ||

He gains the wisdom of the three worlds.

ਆਸਾ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੮

Raag Asa Guru Nanak Dev

ਸਾਚੇ ਗੁਰ ਤੇ ਹੁਕਮੁ ਪਛਾਨੁ ॥੨॥

Saachae Gur Thae Hukam Pashhaan ||2||

Through the True Guru, the Command of the Lord's Will is realized. ||2||

ਆਸਾ (ਮਃ ੧) ਅਸਟ. (੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੮

Raag Asa Guru Nanak Dev

ਸਾਚਾ ਹਰਖੁ ਨਾਹੀ ਤਿਸੁ ਸੋਗੁ ॥

Saachaa Harakh Naahee This Sog ||

He enjoys true pleasure, and suffers no pain.

ਆਸਾ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੮

Raag Asa Guru Nanak Dev

ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ ॥

Anmrith Giaan Mehaa Ras Bhog ||

He enjoys the ambrosial wisdom, and the highest sublime essence.

ਆਸਾ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੯

Raag Asa Guru Nanak Dev

ਪੰਚ ਸਮਾਈ ਸੁਖੀ ਸਭੁ ਲੋਗੁ ॥੩॥

Panch Samaaee Sukhee Sabh Log ||3||

He overcomes the five evil passions, and becomes the happiest of all men. ||3||

ਆਸਾ (ਮਃ ੧) ਅਸਟ. (੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੯

Raag Asa Guru Nanak Dev

ਸਗਲੀ ਜੋਤਿ ਤੇਰਾ ਸਭੁ ਕੋਈ ॥

Sagalee Joth Thaeraa Sabh Koe ||

Your Divine Light is contained in all; everyone belongs to You.

ਆਸਾ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੯

Raag Asa Guru Nanak Dev

ਆਪੇ ਜੋੜਿ ਵਿਛੋੜੇ ਸੋਈ ॥

Aapae Jorr Vishhorrae Soee ||

You Yourself join and separate again.

ਆਸਾ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੯

Raag Asa Guru Nanak Dev

ਆਪੇ ਕਰਤਾ ਕਰੇ ਸੁ ਹੋਈ ॥੪॥

Aapae Karathaa Karae S Hoe ||4||

Whatever the Creator does, comes to pass. ||4||

ਆਸਾ (ਮਃ ੧) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੦

Raag Asa Guru Nanak Dev

ਢਾਹਿ ਉਸਾਰੇ ਹੁਕਮਿ ਸਮਾਵੈ ॥

Dtaahi Ousaarae Hukam Samaavai ||

He demolishes, and He builds; by His Order, he merges us into Himself.

ਆਸਾ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੦

Raag Asa Guru Nanak Dev

ਹੁਕਮੋ ਵਰਤੈ ਜੋ ਤਿਸੁ ਭਾਵੈ ॥

Hukamo Varathai Jo This Bhaavai ||

Whatever is pleasing to His Will, happens.

ਆਸਾ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੦

Raag Asa Guru Nanak Dev

ਗੁਰ ਬਿਨੁ ਪੂਰਾ ਕੋਇ ਨ ਪਾਵੈ ॥੫॥

Gur Bin Pooraa Koe N Paavai ||5||

Without the Guru, no one obtains the Perfect Lord. ||5||

ਆਸਾ (ਮਃ ੧) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੧

Raag Asa Guru Nanak Dev

ਬਾਲਕ ਬਿਰਧਿ ਨ ਸੁਰਤਿ ਪਰਾਨਿ ॥

Baalak Biradhh N Surath Paraan ||

In childhood and old age, he does not understand.

ਆਸਾ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੧

Raag Asa Guru Nanak Dev

ਭਰਿ ਜੋਬਨਿ ਬੂਡੈ ਅਭਿਮਾਨਿ ॥

Bhar Joban Booddai Abhimaan ||

In the prime of youth, he is drowned in his pride.

ਆਸਾ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੧

Raag Asa Guru Nanak Dev

ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥੬॥

Bin Naavai Kiaa Lehas Nidhaan ||6||

Without the Name, what can the fool obtain? ||6||

ਆਸਾ (ਮਃ ੧) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੨

Raag Asa Guru Nanak Dev

ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥

Jis Kaa An Dhhan Sehaj N Jaanaa ||

He does not know the One who blesses him with nourishment and wealth.

ਆਸਾ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੨

Raag Asa Guru Nanak Dev

ਭਰਮਿ ਭੁਲਾਨਾ ਫਿਰਿ ਪਛੁਤਾਨਾ ॥

Bharam Bhulaanaa Fir Pashhuthaanaa ||

Deluded by doubt, he later regrets and repents.

ਆਸਾ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੨

Raag Asa Guru Nanak Dev

ਗਲਿ ਫਾਹੀ ਬਉਰਾ ਬਉਰਾਨਾ ॥੭॥

Gal Faahee Bouraa Bouraanaa ||7||

The noose of death is around the neck of that crazy madman. ||7||

ਆਸਾ (ਮਃ ੧) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੩

Raag Asa Guru Nanak Dev

ਬੂਡਤ ਜਗੁ ਦੇਖਿਆ ਤਉ ਡਰਿ ਭਾਗੇ ॥

Booddath Jag Dhaekhiaa Tho Ddar Bhaagae ||

I saw the world drowning, and I ran away in fear.

ਆਸਾ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੩

Raag Asa Guru Nanak Dev

ਸਤਿਗੁਰਿ ਰਾਖੇ ਸੇ ਵਡਭਾਗੇ ||

Sathigur Raakhae Sae Vaddabhaagae ||

How very fortunate are those who have been saved by the True Guru.

ਆਸਾ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੩

Raag Asa Guru Nanak Dev

ਨਾਨਕ ਗੁਰ ਕੀ ਚਰਣੀ ਲਾਗੇ ||੮||੬||

Naanak Gur Kee Charanee Laagae ||8||6||

O Nanak, they are attached to the feet of the Guru. ||8||6||

ਆਸਾ (ਮਃ ੧) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੪

Raag Asa Guru Nanak Dev

ਆਸਾ ਮਹਲਾ ੧ ||

Aasaa Mehalaa 1 ||

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੪

ਗਾਵਹਿ ਗੀਤੇ ਚੀਤਿ ਅਨੀਤੇ ||

Gaavehi Geethae Cheeth Aneethae ||

They sing religious songs, but their consciousness is wicked.

ਆਸਾ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੪

Raag Asa Guru Nanak Dev

ਰਾਗ ਸੁਣਾਇ ਕਹਾਵਹਿ ਬੀਤੇ ||

Raag Sunaae Kehaavehi Beethae ||

They sing the songs, and call themselves divine,

ਆਸਾ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੫

Raag Asa Guru Nanak Dev

ਬਿਨੁ ਨਾਵੈ ਮਨਿ ਝੂਠੁ ਅਨੀਤੇ ||੧||

Bin Naavai Man Jhooth Aneethae ||1||

But without the Name, their minds are false and wicked. ||1||

ਆਸਾ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੫

Raag Asa Guru Nanak Dev

ਕਹਾ ਚਲਹੁ ਮਨ ਰਹਹੁ ਘਰੇ ॥

Kehaa Chalahu Man Rehahu Gharae ॥

Where are you going? O mind, remain in your own home.

ਆਸਾ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੫

Raag Asa Guru Nanak Dev

ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥੧॥ ਰਹਾਉ ॥

Guramukh Raam Naam Thripathaasae Khojath Paavahu Sehaj Harae ॥1॥ Rehaao ॥

The Gurmukhs are satisfied with the Lord's Name; searching, they easily find the Lord. ॥1॥Pause॥

ਆਸਾ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੫

Raag Asa Guru Nanak Dev

ਕਾਮੁ ਕ੍ਰੋਧੁ ਮਨਿ ਮੋਹੁ ਸਰੀਰਾ ॥

Kaam Krodhh Man Mohu Sareeraa ॥

Sexual desire, anger and emotional attachment fill the mind and body;

ਆਸਾ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੬

Raag Asa Guru Nanak Dev

ਲਬੁ ਲੋਭੁ ਅਹੰਕਾਰੁ ਸੁ ਪੀਰਾ ॥

Lab Lobh Ahankaar S Peeraa ॥

Greed and egotism lead only to pain.

ਆਸਾ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੬

Raag Asa Guru Nanak Dev

ਰਾਮ ਨਾਮ ਬਿਨੁ ਕਿਉ ਮਨੁ ਧੀਰਾ ॥੨॥

Raam Naam Bin Kio Man Dhheeraa ॥2॥

How can the mind be comforted without the Lord's Name? ॥2॥

ਆਸਾ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੭

Raag Asa Guru Nanak Dev

ਅੰਤਰਿ ਨਾਵਣੁ ਸਾਚੁ ਪਛਾਣੈ ॥

Anthar Naavan Saach Pashhaanai ॥

One who cleanses himself within, knows the True Lord.

ਆਸਾ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੭

Raag Asa Guru Nanak Dev

ਅੰਤਰ ਕੀ ਗਤਿ ਗੁਰਮੁਖਿ ਜਾਣੈ ॥

Anthar Kee Gath Guramukh Jaanai ॥

The Gurmukh knows the condition of his innermost being.

ਆਸਾ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੭

Raag Asa Guru Nanak Dev

ਸਾਚ ਸਬਦ ਬਿਨੁ ਮਹਲੁ ਨ ਪਛਾਣੈ ॥੩॥

Saach Sabadh Bin Mehal N Pashhaanai ||3||

Without the True Word of the Shabad, the Mansion of the Lord's Presence is not realized. ||3||

ਆਸਾ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੮

Raag Asa Guru Nanak Dev

ਨਿਰੰਕਾਰ ਮਹਿ ਆਕਾਰੁ ਸਮਾਵੈ ॥

Nirankaar Mehi Aakaar Samaavai ||

One who merges his form into the Formless Lord,

ਆਸਾ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੮

Raag Asa Guru Nanak Dev

ਅਕਲ ਕਲਾ ਸਚੁ ਸਾਚਿ ਟਿਕਾਵੈ ॥

Akal Kalaa Sach Saach Ttikaavai ||

Abides in the True Lord, the Powerful, beyond power.

ਆਸਾ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੮

Raag Asa Guru Nanak Dev

ਸੋ ਨਰੁ ਗਰਭ ਜੋਨਿ ਨਹੀ ਆਵੈ ॥੪॥

So Nar Garabh Jon Nehee Aavai ||4||

Such a person does not enter into the womb of reincarnation again. ||4||

ਆਸਾ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੮

Raag Asa Guru Nanak Dev

ਜਹਾਂ ਨਾਮੁ ਮਿਲੈ ਤਹ ਜਾਉ ॥

Jehaan Naam Milai Theh Jaao ||

Go there, where you may obtain the Naam, the Name of the Lord.

ਆਸਾ (ਮਃ ੧) ਅਸਟ. (੭) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੪ ਪੰ. ੧੮

Raag Asa Guru Nanak Dev